

Sri Guru Granth Sahib

Displaying 580 of

ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੇ ॥

Soorae Saeer Aagai Aakheeahi Dharageh Paavehi Saachee Maano ||

They alone are acclaimed as brave warriors in the world hereafter, who receive true honor in the Court of the Lord.

ਵਡਹੰਸ ਅਲਾਹਣੀਆ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧

Raag Vadhans Guru Nanak Dev

ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੁਖੁ ਨ ਲਾਗੈ ॥

Dharageh Maan Paavehi Path Sio Jaavehi Aagai Dhookh N Laagai ||

They are honored in the Court of the Lord; they depart with honor, and they do not suffer pain in the world hereafter.

ਵਡਹੰਸ ਅਲਾਹਣੀਆ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧

Raag Vadhans Guru Nanak Dev

ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥

Kar Eak Dhhiaavehi Thaan Fal Paavehi Jith Saeviai Bho Bhaagai ||

They meditate on the One Lord, and obtain the fruits of their rewards. Serving the Lord, their fear is dispelled.

ਵਡਹੰਸ ਅਲਾਹਣੀਆ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੨

Raag Vadhans Guru Nanak Dev

ਉਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੇ ॥

Oochaa Nehee Kehanaa Man Mehi Rehanaa Aapae Jaanai Jaano ||

Do not indulge in egotism, and dwell within your own mind; the Knower Himself knows everything.

ਵਡਹੰਸ ਅਲਾਹਣੀਆ (ਮਃ ੧) (੨) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੨

Raag Vadhans Guru Nanak Dev

ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੇ ॥੩॥

Maran Munasaan Sooriaa Hak Hai Jo Hoe Marehi Paravaano ||3||

The death of brave heroes is blessed, if it is approved by God. ||3||

ਵਡਹੰਸ ਅਲਾਹਣੀਆ (ਮਃ ੧) (੨) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੩

Raag Vadhans Guru Nanak Dev

ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੇ ॥

Naanak Kis No Baabaa Roeeai Baajee Hai Eihu Sansaaro ||

Nanak: for whom should we mourn, O Baba? This world is merely a play.

ਵਡਹੰਸ ਅਲਾਹਣੀਆ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੪

Raag Vadhans Guru Nanak Dev

ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥

Keethaa Vaekhai Saahib Aapanaa Kudharath Karae Beechaaro ||

The Lord Master beholds His work, and contemplates His creative potency.

ਵਡਹੰਸ ਅਲਾਹਣੀਆ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੪

Raag Vadhans Guru Nanak Dev

ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥

Kudharath Beechaarae Dhhaaran Dhhaarae Jin Keeaa So Jaanai ||

He contemplates His creative potency, having established the Universe. He who created it, He alone knows.

ਵਡਹੰਸ ਅਲਾਹਣੀਆ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੫

Raag Vadhans Guru Nanak Dev

ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥

Aapae Vaekhai Aapae Boojhai Aapae Hukam Pashhaanai ||

He Himself beholds it, and He Himself understands it. He Himself realizes the Hukam of His Command.

ਵਡਹੰਸ ਅਲਾਹਣੀਆ (ਮਃ ੧) (੨) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੫

Raag Vadhans Guru Nanak Dev

ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥

Jin Kishh Keeaa Soee Jaanai Thaa Kaa Roop Apaaro ||

He who created these things, He alone knows. His subtle form is infinite.

ਵਡਹੰਸ ਅਲਾਹਣੀਆ (ਮਃ ੧) (੨) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੫

Raag Vadhans Guru Nanak Dev

ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥

Naanak Kis No Baabaa Roeeai Baajee Hai Eihu Sansaaro ||4||2||

Nanak: for whom should we mourn, O Baba? This world is merely a play. ||4||2||

ਵਡਹੰਸ ਅਲਾਹਣੀਆ (ਮਃ ੧) (੨) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੬

Raag Vadhans Guru Nanak Dev

ਵਡਹੰਸੁ ਮਹਲਾ ੧ ਦਖਣੀ ॥

Vaddehans Mehalaa 1 Dhakhanee ||

Wadahans, First Mehl, Dakhanee:

ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੮੦

ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥

Sach Sirandhaa Sachaa Jaaneeai Sacharraa Paravadhagaaro ||

The True Creator Lord is True - know this well; He is the True Sustainer.

ਵਡਹੰਸ ਅਲਾਹਣੀਆ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੭

Raag Vadhans Dakhnee Guru Nanak Dev

ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥

Jin Aapeenai Aap Saajiaa Sacharraa Alakh Apaaro ||

He Himself fashioned His Own Self; the True Lord is invisible and infinite.

ਵਡਹੰਸ ਅਲਾਹਣੀਆ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੭

Raag Vadhans Dakhnee Guru Nanak Dev

ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥

Dhue Purr Jorr Vishhorrian Gur Bin Ghor Andhhaaro ||

He brought together, and then separated, the two grinding stones of the earth and the sky; without the Guru, there is only pitch darkness.

ਵਡਹੰਸ ਅਲਾਹਣੀਆ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੮

Raag Vadhans Dakhnee Guru Nanak Dev

ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥

Sooraj Chandh Sirajian Ahinis Chalath Veechaaro ||1||

He created the sun and the moon; night and day, they move according to His Thought. ||1||

ਵਡਹੰਸ ਅਲਾਹਣੀਆ (ਮਃ ੧) (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੮

Raag Vadhans Dakhnee Guru Nanak Dev

ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥

Sacharraa Saahib Sach Thoo Sacharraa Dhaehi Piaaro || Rehaao ||

O True Lord and Master, You are True. O True Lord, bless me with Your Love. ||Pause||

ਵਡਹੰਸ ਅਲਾਹਣੀਆ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੯

Raag Vadhans Dakhnee Guru Nanak Dev

ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥

Thudhh Sirajee Maedhanee Dhukh Sukh Dhaevanehaaro ||

You created the Universe; You are the Giver of pain and pleasure.

ਵਡਹੰਸ ਅਲਾਹਣੀਆ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੯

Raag Vadhans Dakhnee Guru Nanak Dev

ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥

Naaree Purakh Sirajiai Bikh Maaeiaa Mohu Piaaro ||

You created woman and man, the love of poison, and emotional attachment to Maya.

ਵਡਹੰਸ ਅਲਾਹਣੀਆ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੦

Raag Vadhans Dakhnee Guru Nanak Dev

ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥

Khaanee Baanee Thaereaaa Dhaehi Jeeaa Aadhhaaro ||

The four sources of creation, and the power of the Word, are also of Your making. You give Support to all beings.

ਵਡਹੰਸ ਅਲਾਹਣੀਆ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੦

Raag Vadhans Dakhnee Guru Nanak Dev

ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥

Kudharath Thakhath Rachaaeiaa Sach Nibaerranehaaro ||2||

You have made the Creation as Your Throne; You are the True Judge. ||2||

ਵਡਹੰਸ ਅਲਾਹਣੀਆ (ਮਃ ੧) (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੧

Raag Vadhans Dakhnee Guru Nanak Dev

ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥

Aavaa Gavan Sirajiaa Thoo Thhir Karanaihaaro ||

You created comings and goings, but You are ever-stable, O Creator Lord.

ਵਡਹੰਸ ਅਲਾਹਣੀਆ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੧

Raag Vadhans Dakhnee Guru Nanak Dev

ਜੰਮਣੁ ਮਰਣੁ ਆਇ ਗਇਆ ਬਧਿਕੁ ਜੀਉ ਬਿਕਾਰੋ ॥

Janman Maranaa Aae Gaeiaa Badhhik Jeeo Bikaaro ||

In birth and death, in coming and going, this soul is held in bondage by corruption.

ਵਡਹੰਸ ਅਲਾਹਣੀਆ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੨

Raag Vadhans Dakhnee Guru Nanak Dev

ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥

Bhoddarraai Naam Visaariaa Booddarraai Kiaa This Chaaro ||

The evil person has forgotten the Naam; he has drowned - what can he do now?

ਵਡਹੰਸ ਅਲਾਹਣੀਆ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੨

Raag Vadhans Dakhnee Guru Nanak Dev

ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥

Gun Shhodd Bikh Ladhiaa Avagun Kaa Vanajaaro ||3||

Forsaking merit, he has loaded the poisonous cargo of demerits; he is a trader of sins. ||3||

ਵਡਹੰਸ ਅਲਾਹਣੀਆ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੩

Raag Vadhans Dakhnee Guru Nanak Dev

ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥

Sadharrae Aaeae Thinaa Jaaneeaa Hukam Sachae Karathaaro ॥

The beloved soul has received the Call, the Command of the True Creator Lord.

ਵਡਹੰਸ ਅਲਾਹਣੀਆ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੩

Raag Vadhans Dakhnee Guru Nanak Dev

ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥

Naaree Purakh Vishhunniia Vishhurriaa Maelanehaaro ॥

The soul, the husband, has become separated from the body, the bride. The Lord is the Re-uniter of the separated ones.

ਵਡਹੰਸ ਅਲਾਹਣੀਆ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੪

Raag Vadhans Dakhnee Guru Nanak Dev

ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥

Roop N Jaanai Sohaneeai Hukam Badhhee Sir Kaaro ॥

No one cares for your beauty, O beautiful bride.; the Messenger of Death is bound only by the Lord Commander's Command.

ਵਡਹੰਸ ਅਲਾਹਣੀਆ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੪

Raag Vadhans Dakhnee Guru Nanak Dev

ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥

Baalak Biradhh N Jaanane Thorran Haeth Piaaro ॥4॥

He does not distinguish between young children and old people; he tears apart love and affection. ॥4॥

ਵਡਹੰਸ ਅਲਾਹਣੀਆ (ਮਃ ੧) (੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੫

Raag Vadhans Dakhnee Guru Nanak Dev

ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥

No Dhar Thaakae Hukam Sachai Hans Gaeiaa Gainarae ॥

The nine doors are closed by the True Lord's Command, and the swan-soul takes flight into the skies.

ਵਡਹੰਸ ਅਲਾਹਣੀਆ (ਮਃ ੧) (੩) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੫

Raag Vadhans Dakhnee Guru Nanak Dev

ਸਾ ਧਨ ਛੁਟੀ ਮੁਠੀ ਝੁਠਿ ਵਿਧਣੀਆ ਮਿਰਤਕੜਾ ਅੰਝਨੜੇ ਬਾਰੇ ॥

Saa Dghan Shhuttee Muthee Jhooth Vidhhaneeaa Mirathakarrraa Ann(g)anarrae Baarae ॥

The body-bride is separated, and defrauded by falsehood; she is now a widow - her husband's body lies dead in the courtyard.

ਵਡਹੰਸ ਅਲਾਹਣੀਆ (ਮਃ ੧) (੩) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੬

Raag Vadhans Dakhnee Guru Nanak Dev

ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥

Surath Muee Mar Maaeeae Mehal Runnee Dhar Baarae ॥

The widow cries out at the door, ""The light of my mind has gone out, O my mother, with his death.""

ਵਡਹੰਸ ਅਲਾਹਣੀਆ (ਮਃ ੧) (੩) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੬

Raag Vadhans Dakhnee Guru Nanak Dev

ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥

Rovahu Kanth Mehaleeaho Sachae Kae Gun Saarae ||5||

So cry out, O soul-brides of the Husband Lord, and dwell on the Glorious Praises of the True Lord. ||5||

ਵਡਹੰਸ ਅਲਾਹਣੀਆ (ਮਃ ੧) (੩) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੭

Raag Vadhans Dakhnee Guru Nanak Dev

ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥

Jal Mal Jaanee Naavaaliaa Kaparr Patt Anbaarae ||

Her loved one is cleansed, bathed in water, and dressed in silken robes.

ਵਡਹੰਸ ਅਲਾਹਣੀਆ (ਮਃ ੧) (੩) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੭

Raag Vadhans Dakhnee Guru Nanak Dev

ਵਾਜੇ ਵਾਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥

Vaajae Vajae Sachee Baaneeaa Panch Mueae Man Maarae ||

The musicians play, and the Bani of the True Lord's Words are sung; the five relatives feel as if they too are dead, so deadened are their minds.

ਵਡਹੰਸ ਅਲਾਹਣੀਆ (ਮਃ ੧) (੩) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੮

Raag Vadhans Dakhnee Guru Nanak Dev

ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਪ੍ਰਿਗੁ ਜੀਵਣੁ ਸੰਸਾਰੇ ॥

Jaanee Vishhunnarrae Maeraa Maran Bhaeiaa Dhhirig Jeevan Sansaarae ||

"Separation from my beloved is like death to me!" cries the widow. "My life in this world is cursed and worthless!"

ਵਡਹੰਸ ਅਲਾਹਣੀਆ (ਮਃ ੧) (੩) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੮

Raag Vadhans Dakhnee Guru Nanak Dev

ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥

Jeevath Marai S Jaaneeai Pir Sacharrae Haeth Piaarae ||6||

But she alone is approved, who dies, while yet still alive; she lives for the sake of the Love of her Beloved. ||6||

ਵਡਹੰਸ ਅਲਾਹਣੀਆ (ਮਃ ੧) (੩) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੯

Raag Vadhans Dakhnee Guru Nanak Dev

ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥

Thusee Rovahu Rovan Aaeaho Jhooth Muthee Sansaarae ||

So cry out in mourning, you who have come to mourn; this world is false and fraudulent.

ਵਡਹੰਸ ਅਲਾਹਣੀਆ (ਮਃ ੧) (੩) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੦ ਪੰ. ੧੯

Raag Vadhans Dakhnee Guru Nanak Dev